

MONTE CARLO 

It's the way you make me feel

GSTN : 03AAFCM7888Q1ZK
PAN - AAFCM7888Q
TAN - JLDM04272C
CIN - L51494PB2008PLC032059

MONTE CARLO FASHIONS LIMITED

Regd. Office : B-XXIX-106, G.T. Road, Sherpur, Ludhiana - 141003 (Pb.) India.

Tel.: 91-161-5048610, 5048620, 5048630, 5048640 Fax : 91-161-5048650

MCFL/SE/2020-21

February 10, 2021

National Stock Exchange of India Limited Exchange Plaza, Plot No. C/1, G-Block, Bandra-Kurla Complex, Bandra (E), Mumbai-400051	BSE Limited. Phiroze Jeejeebhoy Tower, Dalal Street, Mumbai-400001
Symbol: MONTECARLO	Scrip Code: 538836

Sub: Newspaper publication of Financial Results for the Quarter/Nine Months ended December 31, 2020.

Dear Sir/Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of newspaper publication of Financial Results for the Quarter/ Nine Months ended December 31, 2020 published in "Business Standard" and "Desh Sewak" newspapers on February 9, 2021.

Request you to kindly take the same on record.

Thanking You,

Yours Faithfully

For MONTE CARLO FASHIONS LIMITED



ANKUR GAUBA
COMPANY SECRETARY & COMPLIANCE OFFICER
ICSI MEMBERSHIP NO. : F10577



ADHUNIK INDUSTRIES LIMITED

CIN : L2710DNWB1979PLC0322010 | E-mail: investor@adhinikgroup.com
 14, N.S. Road, 2ND FLOOR, KOLKATA 700 011 | Tel: 91 33 2424355; Fax: 91 33 2428651 | Website: www.adhinikindustries.com

EXTRACT OF STATEMENT OF UNAUDITED FINANCIAL RESULTS FOR THE QUARTER AND NINE MONTHS ENDED 31ST DECEMBER 2020 (₹ in lakhs)

Sl. No.	PARTICULARS	Quarter ended		Nine Months ended		Year Ended
		31/12/2020	30/09/2020	31/12/2019	31/12/2020	
1.	Total Income from operations (net)	14,855.93	10,175.96	11,383.26	32,317.48	38,749.86
2.	Net Profit / (Loss) for the period (before Tax, Exceptional and/or Extraordinary items)	76.96	244.70	10.35	375.84	402.40
3.	Net Profit / (Loss) for the period (after tax) (after Exceptional and/or Extraordinary items)	76.96	244.70	10.35	375.84	402.40
4.	Total Comprehensive Income for the period (Comprising of Profit / (Loss) for the period (after tax) and Other Comprehensive Income (after tax))	44.70	163.89	7.66	243.13	100.82
5.	Equity Share Capital (Face value of ₹10/- each)	44.87	164.39	7.24	243.84	279.78
6.	Earnings Per Share (of ₹10/- each) (Not annualised)	*0.09	*0.36	*0.02	*0.52	*0.80
7.	(a) Basic	*0.09	*0.36	*0.02	*0.52	*0.80
8.	(b) Diluted					

Notes:
 1) The above is an extract of the detailed format of Unaudited Financial Results for the quarter and nine months ended December 31, 2020 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Unaudited Financial Results for the quarter and nine months ended December 31, 2020 are available on the website of the Stock Exchange(s) at (www.bseindia.com, www.nseindia.com and www.cse-india.com) and also on the website of the Company at www.adhinikindustries.com.
 2) The Company does not have any Exceptional & Extraordinary items reported in the above periods.
 3) Figures have been regrouped and rearranged, & consequential entries to report in the above periods.

By Order of the Board
 Sd/- Rami Shankar Gupta
 Managing Director
 DIN: 07437116

Place: Kolkata
 Date: 08/02/2021

Central Bank of India

Short Notice Inviting Tenders
 NIT No: CNB/A&R/PFI/2020/2020-21
 Date: 08/02/2021

The Central Bank of India invites tenders from eligible bidders for "Engagement of Consultant for Implementation of Ind AB and Related Advisory Services". For a detailed Notice Inviting Tender visit the website www.centralbankindia.co.in. The deadline for submission of tenders is 10/03/2021 at 12.00 p.m.

General Manager - Finance & Accounts
 Chief Financial Officer

Place: Mumbai
 Date: 9 February, 2021

VODAFONE IDEA LIMITED

Regd. Office: Sector Tower, Plot No. 14, Sector-11, Gurgaon - 122 011, Haryana
 CIN: L27209DL1999PLC0322010

NOTICE is hereby given pursuant to Regulation 29 read with Regulation 47 of the SEBI (Listing Obligations and Disclosure Requirements) Regulations, 2015, that a Meeting of the Board of Directors of the Company will be held on Saturday, 13th February, 2021, at 10:00 a.m. to consider and approve the Unaudited Financial Results of the Company for the quarter ended 31st December 2020.

The information contained in this notice is also available on the Company's website www.vodafoneidea.com as well as on the website of the Stock Exchanges viz. BSE Limited - www.bseindia.com and the National Stock Exchange of India Limited - www.nseindia.com.

For Vodafone Idea Limited
 Sd/-
 Parul Kapadia
 Company Secretary

Place: Mumbai
 Date: 9 February, 2021

SANOFI INDIA LIMITED

Registered Office: Sanofi House, CTS No. 117-B, L&T Business Park, Sakinaka Road, Powai, Mumbai 400 072.
 Tel: +91(22) 2603 2000 Fax: +91(22) 2603 2909
 Corporate Identity Number: L28290MH1999PLC0320194
 Website: www.sanofiindia.com Email: KRC.SIL@sanofi.com

NOTICE
 A Meeting of the Board of Directors of Sanofi India Limited will be held on Tuesday, 23rd February 2021 for approving the audited financial results for the year ended 31st December 2020 and also to consider recommendation of final dividend for the said financial year.

The said notices may be accessed on the Company's website at www.sanofiindia.com and on the stock exchange websites at www.bseindia.com and www.nseindia.com.

Sanofi India Limited
 Kishik Teekchandani
 Company Secretary

Place: Mumbai
 Date: 8th February 2021

NMDC Limited

(A Government of India Enterprise)
 "Khami Bahar", 10-33/11A, Caste Hills, Masjid Tank, Hyderabad - 500 028.
 CIN: L27209DL1999PLC0322010

CONTRACTS DEPARTMENT
 Tender Enquiry No.: H/0(Contracts)/NISO/PM/RMS/HS/3 Dated: 08-02-2021

NMDC Limited, A "NAVAPATNA" (Public Sector) Company under Ministry of Steel, Govt. of India, invites online bids from experienced domestic bidders for "Providing Assistance in the Operation & Maintenance of Sinter Mix Blending Area (A3) at Raw Material Handling System (RHMS) and Structural Fabrication & Erection Works of RHMS for a period of 2 years for 3.0 MTPA Integrated Steel Plant at Nagarnar near Jagdalpur, Chhattisgarh State".

The detailed NIT and Bid documents can be viewed and / or downloaded from NMDC website http://www.nmcdc.co.in, Central Public Procurement portal (CPP PORTAL) http://www.eprocure.gov.in/eportal/ and MCTC portal http://www.mctc.com/mctcportal/ on 08-09-2021 to 02-03-2021. For Accessing the Bid document from NMDC website, the bidder has to register as "New User" in Bid section at NMDC's website link - http://www.nmcdc.co.in/nmcdc/registerdefault.aspx. The website link is www.nmcdc.co.in/nmcdc/registerdefault.aspx. The bidder has to click on "Latest active Tenders".

For accessing the bid document from MCTC, bidders to visit website link - http://www.mctc.com/mctcportal/ and login using user ID and password. Bidders are requested to register as "New Vendor" for downloading the tender document. For further help refer to vendor guide given in MCTC website.

The bidders are requested to submit their bids through online mode and details of submission of bid through online are given in NIT. The Bidders on regular basis are required to visit the NMDC's website / CPP Portal / MCTC website for corrigendum, if any, at a future date.

For further clarification, COI/ Contracts, NMDC Limited, Hyderabad can be contacted through Fax No. +91-940-23534746, Tel. No. +91-400-23532800, email: steelcontracts@nmcdc.co.in Chief General Manager (Contracts)

हृद एक नाम देश के नाम

R SYSTEMS INTERNATIONAL LIMITED

Corporate Identity Number: LT48590L1999PLC035379
 Registered Office: GF-1A & 6, Devika Tower, Nehru Place, New Delhi-110 019
 Corporate Office: C-40, Sector 59, NOIDA, Dist. Gautam Budh Nagar, U.P., India - 201 307
 Tel: +91 120 430500; Fax: +91 120 4082699
 Website: www.rsystems.com; Email: rsi@rsystems.com

NOTICE is hereby given pursuant to Regulation 29, 33 read with Regulation 47 and other relevant regulations of the SEBI (Listing Obligations and Disclosure Requirements) Regulations, 2015 that 01st meeting of 2021 of the Board of Directors of the Company is scheduled to be held on Tuesday, February 16, 2021 to inter alia consider and approve the audited stand alone and consolidated financial results of the Company for the quarter and financial year ended December 31, 2020.

This information is also available on the Company's website i.e. www.rsystems.com and also on the websites of the Stock Exchanges where Company's shares are listed i.e. National Stock Exchange of India Limited - www.nseindia.com & BSE Limited - www.bseindia.com.

For R Systems International Limited
 Sd/-
 Bhasker Dubey
 (Company Secretary & Compliance Officer)

Date: February 08, 2021
 Place: Noida, (U.P)

ROSSELL INDIA LIMITED

Regd. Office: Jindal Towers, Block 'B', 4th Floor, 21/A/2, Darga Road, Kolkata-700 017
 CIN: L01132WB1994PLC035319 | E-mail: corporate@rossellindia.com, www.rossellindia.com

*** Profit after Tax up by 34.08% over corresponding Quarter**
And
*** Profit after Tax up by 22.75% over corresponding Nine Months**

EXTRACT OF UNAUDITED FINANCIAL RESULTS FOR THE QUARTER AND NINE MONTHS ENDED 31ST DECEMBER, 2020 (₹ in lakhs)

Sl. No.	Particulars	Quarter ended		Nine Months ended		Year Ended
		31.12.2020	30.09.2020	31.12.2019	31.12.2020	
1.	Total Income from Operations	9,143	10,063	9,059	25,575	30,931
2.	Net Profit for the period (before Tax, Exceptional and / or Extraordinary items)	798	4,288	744	6,341	5,390
3.	Net Profit for the period before tax (after Exceptional and / or Extraordinary items)	798	4,176	636	6,229	5,282
4.	Net Profit for the period after tax (after Exceptional and / or Extraordinary items)	716	3,951	534	5,579	4,545
5.	Total Comprehensive Income for the period (Comprising Profit / (Loss) for the period (after tax) and Other Comprehensive Income (after tax))	667	3,884	166	5,403	3,845
6.	Equity Share Capital	734	734	734	734	734
7.	Reserves (excluding Revaluation Reserve)	-	-	-	-	17,861
8.	Earnings Per Share (of Rs. 2 each) (for continuing and discontinued operations)					
	- Basic (₹)	1.95	10.77	0.54	15.20	10.19
	- Diluted (₹)	1.95	10.77	0.54	15.20	10.19

Notes:
 1) The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Financial Results for the Quarter and Nine Months ended 31st December, 2020 are available on the Stock Exchange website, www.nseindia.com, www.bseindia.com and www.cse-india.com as well as on the Company's website, www.rossellindia.com.
 2) Cultivation, Manufacture and Sale of Tea being seasonal in nature, the above results are not indicative of the results for the full year.
 3) As decided by Board of Directors, Rossell Hospitality, a loss making Division of the Company discontinued its business operation on and from 1st October, 2019. In view of this, the figures for the current year are not comparable with that of the previous year.
 4) The above results, duly reviewed by the Audit Committee at its Meeting held on 8th February, 2021 were approved at the Meeting of the Board of Directors of the Company held immediately thereafter. The Statutory Auditors have carried out the Limited Review of these results.

ROSSELL INDIA LIMITED
 Harsh M. Gupta
 EXECUTIVE CHAIRMAN

Place: Delhi
 Date: 08th February, 2021

VIVIFI FINANCE PRIVATE LIMITED

Regd. Off: 5C, Sanofi Info Park, 8-2-120/113 Road No.2, Banjara Hills, Hyderabad, Telangana - 500034
 CIN: U65923TG2016PTC110767
 Website: www.vivifi.com Email: info@vivifi.com
 Tel: 040-46175151

JOINT PUBLIC NOTICE
 This notice is being issued jointly by Vivifi India Finance Private Limited ("the Company") and Viernes Holdco LLC ("the Investor") pursuant to paragraph 64 of Master Direction - Non-Banking Financial Company - Non-Systemically Important Non-Deposit taking Company (Reserve Bank) Directions, 2016 bearing reference no. Master Direction DNBR.07/03.10.192016-17 issued by the Reserve Bank of India ("RBI") and amended and updated as February 17, 2020 ("RBI Directions").

BACKGROUND
 The Company is a non-deposit taking non-systemically important non-banking financial company, registered with the RBI in terms of the certificate of registration dated March 31, 2017 bearing registration number N-03/04/47 and having its registered office at 5C, Sanofi Info Park, 8-2-120/113 Road No.2, Banjara Hills, Hyderabad, Telangana - 500034.
 The Investor is a limited liability company established under the laws of Delaware and having its office at 100 Oceanic Drive, Nashville, TN 37204.

PROPOSED TRANSACTION AND REASONS FOR PROPOSED TRANSACTION
 The Investor seeks to acquire a stake of 31.51% of the paid-up share capital of the Company on a fully diluted basis by subscribing to a fresh issue of an aggregate of 14,81,891 (fourteen lakhs eight hundred and ninety-one) equity shares in the Company. Mr. Patrick Conroy is proposed to be appointed as a director on the board of the Company, as a nominee director, representing the Investor.

Pursuant to the proposed transaction, the current promoters of the Company shall continue to be in control of the Company. The proposed transaction shall enable the Company to raise funds from the Investor, who has substantial experience in the financial services domain.

RBI Approval
 The Company has already obtained prior approval from the RBI for change of shareholding and management, as required under paragraph 61 of the RBI Directions, vide letter No. DOS/NBFC(H)/MIS/33/0.01.03/2020-21 dated February 2, 2021. Any clarification / objection in this regard may be addressed to the Company within 30 (thirty) days from the date of this notice, to Mr. Srinath Kompella, Director of the Company, at the registered address of the Company or email at info@vivifi.com, stating therein the nature of interest and grounds of objection.

For VIVIFI INDIA FINANCE PRIVATE LIMITED
 Sd/-
 Name: Srinath Kompella
 Designation: Director
 Place: Hyderabad
 Date: 09-02-2021

For VIERNES HOLDCO LLC
 Sd/-
 Name: Patrick Conroy
 Designation: Chief Executive Officer
 Date: 09-02-2021

JAGRAN PRAKASHAN LIMITED

Registered Office: Jagran Building, 2, Sarodaya Nagar, Kanpur-208 005
 Tel: +91 612 2216161, Fax: +91 612 2298040 Website: www.jagran.com, e-mail: investor@jagran.com
 CIN: L2219UP1979PLC004147

Extract of Consolidated Unaudited Financial Results for the Quarter and period ended December 31, 2020 (₹ in Lakhs, except per share data)

Particulars	Quarter ended	Nine-months ended	Quarter ended
	31.12.2020	31.12.2020	31.12.2019
Total Income from operations	40,260.83	88,280.49	55,297.84
Net Profit / (Loss) for the period (before Tax, Exceptional and/or Extraordinary items)	10,736.98	9,562.94	11,240.34
Net Profit / (Loss) for the period before Tax (after Exceptional and/or Extraordinary items)	10,274.77	5,527.32	11,221.11
Net Profit / (Loss) for the period after Tax (after Exceptional and/or Extraordinary items)	7,691.24	4,275.04	8,161.16
Total Comprehensive Income for the period (Comprising Profit / (Loss) for the period (after tax) and Other Comprehensive Income (after tax))	7,707.99	4,482.14	8,048.51
Equity Share Capital (Face value Rs. 2 per share)	5,624.00	5,624.00	5,861.93
Reserve (excluding revaluation reserve)			
Earnings Per Share (Face value of Rs. 2/- each) (not annualized)			
- Basic	2.77	1.82	2.56
- Diluted	2.77	1.82	2.56

Notes:
 1) The above is an extract of the detailed format of Quarterly and period ended Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of Quarterly and period ended Financial Results are available on the websites of the Stock Exchanges i.e. www.nseindia.com and www.bseindia.com and also available on the Company's website www.jagran.com.
 2) The above results were reviewed by the Audit Committee and approved by the Board of Directors at their respective meetings held on February 08, 2021 and has been subjected to limited review of the statutory auditors of the Company.
 3) Summary of Key Standalone Unaudited Financial Results is as follows:

Particulars	Quarter ended	Nine-months ended	Quarter ended
	31.12.2020	31.12.2020	31.12.2019
Total Income from Operations	35,180.23	77,902.17	46,591.45
Profit before Tax	11,040.98	11,992.13	10,554.99
Profit after Tax	8,263.58	8,967.73	7,824.23
Total Comprehensive Income	8,263.58	8,967.73	7,730.44

For Jagran Prakashan Limited
 Sd/-
 Mahendra Mohan Gupta
 (Chairman & Managing Director)

Date: February 08, 2021
 Place: Kanpur

MONTE CARLO

It's the way you make me feel

Monte Carlo Fashions Limited

(CIN: L5149FP2008PLC0320259)
 Registered/Corporate Office: B-20/XX-1/06, G.T. Road, Sheerpur, Ludhiana-141003, Punjab
 Tel: 91-161-5048610-40, Fax: 91-161-5048650,
 Email: info@montecarlo.in, Website: http://www.montecarlocorporate.com

Statement of unaudited financial results for the quarter and nine months ended 31 December 2020 (₹ in lakhs, unless otherwise stated)

Sl. No.	Particulars	3 months ended	Corresponding 3 months ended in the previous year	Year to date figures for current period ended	Year to date figures for previous period ended
		(31.12.2020)	(31.12.2019)	(31.12.2020)	(31.12.2019)
1.	Revenue from operations	40,382.48	40,340.21	51,325.54	61,614.67
2.	Net Profit for the period (before tax)	10,787.86	9,550.07	9,544.68	9,669.88
3.	Net Profit for the period (after tax)	7,935.69	7,226.11	7,025.24	7,291.03
4.	Total comprehensive income for the period	7,920.82	7,207.94	6,982.91	7,253.17
5.	Paid-up equity share capital (face value of ₹ 10 each)	2,073.21	2,073.21	2,073.21	2,073.21
6.	Earnings per share (face value of ₹ 10 each) (not annualised for the quarters)				
	(a) Basic (in ₹)	38.28	34.85	33.89	35.17
	(b) Diluted (in ₹)	38.28	34.85	33.89	35.17

Notes:
 1) The above financial results for the quarter and nine months ended 31 December 2020 have been reviewed by the statutory auditors of the Company and by the Audit Committee and taken on record by the Board of Directors in its meeting held on 8 February 2021. The statutory auditors have expressed an unmodified conclusion on these results.
 2) The above financial results have been prepared in accordance with the recognition and measurement principles laid down in Indian Accounting Standard 34, Interim Financial Reporting (Ind AS 34), prescribed under Section 133 of the Companies Act, 2013 (the Act), and other accounting principles generally accepted in India and is in compliance with the presentation and disclosure requirements of Regulation 33 of the SEBI (Listing Obligations and Disclosure Requirements) Regulations, 2015 (as amended), including relevant circulars issued by the SEBI from time to time.
 3) In March 2020, World Health Organization (WHO) had declared the outbreak of Novel Coronavirus "Covid-19" as a pandemic. Complying with the directives of Government, the plant and offices of the Company had been under lockdown for few months, resulting thereby, the operations for the nine months period have been impacted. Post lockdown, the Company has gradually resumed its manufacturing operations to normal. The Company has carried out a comprehensive assessment of possible impact on its business operations, financial assets, contractual obligations and its overall liquidity position, based on the internal and external sources of information and application of reasonable estimates. The Company does not foresee any significant incremental risk to the recoverability of its assets or in its ability to meet its financial obligations over the foreseeable future.
 The auditors have given an emphasis on this matter in their review report.
 4) The above is an extract of the detailed format of quarterly unaudited financial results filed with the stock exchanges under regulation 33 of the SEBI (Listing and Other Disclosure Requirements) Regulations, 2015 for the quarter ended 31 December 2020. The full format of the unaudited quarterly financial results are available on the Stock Exchange websites (www.nseindia.com and www.bseindia.com) and on the company's website (www.montecarlocorporate.com).

For and on behalf of Board of Directors
 Sd/-
 Jawahar Lal Oswal
 (Chairman and Managing Director)
 (DIN : 00463886)

Place : Ludhiana
 Date : 8 February, 2021

Product Range :
 ThermalWear Alpha 9 TMC MONTE CARLO CLOAK & COCKER

emami paper mills limited

CIN : L21019WB1981PLC034161
 Registered office : Unit 1, 15th Floor, ACROPOLIS, 1858/1, Rajdanga Main Road, Kolkata - 700107
 Phone No. 033 66271301, Fax No. 033 66271338, website : www.emamipaper.in, email : emamipaper@emamipaper.com

Statement of unaudited financial results for the 3rd quarter and nine months ended 31st December 2020 (₹ in crores)

Particulars	Quarter Ended (Reviewed)		Half year ended (Reviewed)		Year Ended (Audited)
	31.12.2020	30.09.2020	31.12.2019	31.12.2020	31.03.2020
Total Income from operations (Net)	313.65	285.24	406.31	804.89	1,140.74
Earning before interest, Depreciation and Tax (EBITDA)	43.18	38.12	76.65	114.93	171.60
Net Profit/ (loss) for the period (before exceptional items and tax)	5.07	6.09	31.33	0.35	38.71
Net Profit/ (loss) for the period (after exceptional items and tax)	2.93	8.13	18.50	3.78	20.60
Total Comprehensive Income for the period	11.04	20.30	18.11	27.36	15.70
Paid up Equity Share Capital (Face value Rs.2/- each)	12.10	12.10	12.10	12.10	12.10
Earnings Per share (of Rs.2/- each)					
Basic	0.48	1.34	3.06	0.62	3.41
Diluted	0.48	1.34	3.06	0.62	3.41

Notes:
 The above is the extract of the detailed format of Quarterly/Yearly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly/Year and Financial Results are available on the website of Bombay Stock Exchange viz. www.bseindia.com, on the website of National Stock Exchange viz. www.nseindia.com and on the website of the Company viz. www.emamipaper.in

For and on behalf of the Board
 P. S. Pathari
 Executive Director
 DIN : 00383556

Place : Kolkata
 Date : 8th February, 2021

